



Department of  
Education

# ਵੈਕਸਵਿਮ (VacSwim) ਛੁੱਟੀਆਂ ਦੇ ਤੈਰਾਕੀ ਪ੍ਰੋਗਰਾਮ

## ਅਕਸਰ ਪੁੱਛੇ ਜਾਣ ਵਾਲੇ ਸਵਾਲ

### ਕੌਣ ਦਾਖਲਾ ਲੈ ਸਕਦਾ ਹੈ?

5 ਤੋਂ 17 ਸਾਲ ਦੀ ਉਮਰ ਦੇ ਬੱਚੇ

### ਮੈਂ ਆਪਣੇ ਬੱਚੇ ਨੂੰ ਕਿਵੇਂ ਦਾਖਲ ਕਰਵਾਵਾਂ?

ਦਾਖਲਾ ਲੈਣ ਦਾ ਸਭ ਤੋਂ ਸੌਖਾ ਤਰੀਕਾ [education.wa.edu.au/vacswim](http://education.wa.edu.au/vacswim) 'ਤੇ ਔਨਲਾਈਨ ਹੈ। ਤੁਸੀਂ ਸਾਡੀ ਵੈੱਬਸਾਈਟ ਤੋਂ ਇੱਕ ਦਾਖਲਾ ਫਾਰਮ ਡਾਊਨਲੋਡ ਕਰ ਸਕਦੇ ਹੋ ਅਤੇ ਭਰ ਵੀ ਸਕਦੇ ਹੋ ਅਤੇ ਇਸ ਨੂੰ ਡਾਕ ਰਾਹੀਂ ਭੇਜ ਸਕਦੇ ਹੋ, ਤਾਂ ਜੋ ਇਹ ਦਾਖਲੇ ਦੀ ਸਮਾਪਤੀ ਵਾਲੀ ਤਰੀਕ ਤੱਕ ਸਾਡੇ ਦਫਤਰ ਪਹੁੰਚ ਸਕੇ:

VacSwim

Department of Education

Statewide Services Centre 33

Giles Avenue

Padbury WA 6025

ਦਾਖਲਾ ਫਾਰਮਾਂ ਦਾ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ (ਵੈੱਬਸਾਈਟ 'ਤੇ): ਅਰਬੀ, ਗੁਜਰਾਤੀ, ਹਿੰਦੀ, ਇੰਡੋਨੇਸ਼ੀਆਈ, ਜਪਾਨੀ, ਮਲਿਆਲਮ, ਫ਼ਾਰਸੀ, ਪੰਜਾਬੀ, ਸਰਲ ਚੀਨੀ, ਸਪੇਨੀ, ਤਾਗਾਲੋਗ, ਤਾਮਿਲ, ਥਾਈ, ਰਵਾਇਤੀ ਚੀਨੀ, ਉਰਦੂ ਅਤੇ ਵੀਅਤਨਾਮੀ।

## ਇਸ ਦੀ ਲਾਗਤ ਕਿੰਨੀ ਹੈ?

ਪ੍ਰੋਗਰਾਮ	ਇਕੱਲਾ ਬੱਚਾ	ਰਿਆਇਤ ਨਾਲ ਇਕੱਲਾ ਬੱਚਾ	ਪਰਿਵਾਰ*	ਰਿਆਇਤ ਨਾਲ ਪਰਿਵਾਰ*
ਜਨਵਰੀ ਪ੍ਰੋਗਰਾਮ 1	\$31	\$20	\$83	\$55
ਜਨਵਰੀ ਪ੍ਰੋਗਰਾਮ 2	\$31	\$20	\$83	\$55
ਦਿਨ 5 ਜਨਵਰੀ	\$16	\$11	\$42	\$28
ਦਿਹਾਤੀ ਜਲਦੀ ਸ਼ੁਰੂ ਹੋਣ ਵਾਲਾ (ਕੰਟਰੀ ਅਰਲੀ ਸਟਾਰਟ)	\$31	\$20	\$83	\$55

\*ਪਰਿਵਾਰਕ ਦਾਖਲੇ ਵਿੱਚ ਇੱਕੋ ਪਤੇ ਤੋਂ ਤਿੰਨ ਜਾਂ ਵਧੇਰੇ ਬੱਚੇ ਸ਼ਾਮਲ ਹੁੰਦੇ ਹਨ। ਲਾਗਤਾਂ ਵਿੱਚ ਪੂਲ ਦੀ ਦਾਖਲਾ ਫੀਸ ਸ਼ਾਮਲ ਨਹੀਂ ਹੈ।

## ਰਿਆਇਤ ਲਈ ਕੌਣ ਯੋਗ ਹੈ?

ਕੋਈ ਵੀ ਜਿਸ ਕੋਲ ਹੇਠ ਲਿਖਿਆਂ ਵਿੱਚੋਂ ਕੋਈ ਵੀ ਇੱਕ ਰਿਆਇਤੀ ਕਾਰਡ ਹੈ:

- ਕੰਪੈਨੀਅਨ ਕਾਰਡ
- ਕੋਮਨਵੈਲਥ ਸੀਨੀਅਰਜ਼ ਹੈਲਥ ਕਾਰਡ
- ਸਾਬਕਾ ਫੌਜੀਆਂ ਦੇ ਮਾਮਲਿਆਂ ਦਾ ਵਿਭਾਗ (ਗੋਲਡ, ਵ੍ਹਾਈਟ, ਐਰੋਜ਼)
- ਹੈਲਥ ਕੋਅਰ ਕਾਰਡ
- ਰਾਜ ਤੋਂ ਬਾਹਰ ਸੀਨੀਅਰ ਕਾਰਡ
- ਪੈਨਸ਼ਨ ਵਾਲਾ ਰਿਆਇਤ ਕਾਰਡ
- ਰਾਜ ਦਾ ਰਿਆਇਤ ਕਾਰਡ
- WA ਸੀਨੀਅਰਜ਼ ਕਾਰਡ

## COVID-19 ਲਈ ਕਿਹੜੇ ਉਪਾਅ ਕੀਤੇ ਗਏ ਹਨ?

ਵੈਕਸਵਿਮ (VacSwim) ਦੀਆਂ ਸਿਖਲਾਈਆਂ ਦਾ ਸੰਚਾਲਨ [WA ਦੇ ਸਿਹਤ ਵਿਭਾਗ](#) ਦੀ ਵਰਤਮਾਨ ਸਲਾਹ ਅਨੁਸਾਰ ਕੀਤਾ ਜਾਵੇਗਾ।

## ਮੈਂ ਵੈਕਸਵਿਮ (VacSwim) ਬਾਰੇ ਵਧੇਰੇ ਜਾਣਕਾਰੀ ਕਿਵੇਂ ਪ੍ਰਾਪਤ ਕਰਾਂ?

ਵੈੱਬ: [education.wa.edu.au/swimming](http://education.wa.edu.au/swimming)

ਫੋਨ: 9402 6412

ਈਮੇਲ: [vacswim@education.wa.edu.au](mailto:vacswim@education.wa.edu.au)

## ਜਨਵਰੀ ਪ੍ਰੋਗਰਾਮ

ਕੀ ਮੈਂ ਹੁਣ ਜਨਵਰੀ ਦੇ ਪ੍ਰੋਗਰਾਮਾਂ ਵਿੱਚ ਆਪਣੇ ਬੱਚੇ ਨੂੰ ਦਾਖਲ ਕਰ ਸਕਦਾ/ਦੀ ਹਾਂ?

ਹਾਂ, ਜਨਵਰੀ ਦੇ ਪ੍ਰੋਗਰਾਮਾਂ ਵਾਸਤੇ ਦਾਖਲੇ ਹੁਣ ਖੁੱਲ੍ਹੇ ਹਨ।

ਜਨਵਰੀ ਦੀਆਂ ਸਿਖਲਾਈਆਂ ਕਦੋਂ ਹੁੰਦੀਆਂ ਹਨ?

ਜਨਵਰੀ ਪ੍ਰੋਗਰਾਮ 1: ਮੰਗਲਵਾਰ 3 ਜਨਵਰੀ ਤੋਂ ਸ਼ੁੱਕਰਵਾਰ 13 ਜਨਵਰੀ 2023।  
5 ਜਨਵਰੀ ਦਾ ਪ੍ਰੋਗਰਾਮ: ਸੋਮਵਾਰ 9 ਜਨਵਰੀ ਤੋਂ ਸ਼ੁੱਕਰਵਾਰ 13 ਜਨਵਰੀ 2023 ਤੱਕ।  
ਜਨਵਰੀ ਪ੍ਰੋਗਰਾਮ 2: ਸੋਮਵਾਰ 16 ਜਨਵਰੀ ਤੋਂ ਬੁੱਧਵਾਰ 25 ਜਨਵਰੀ 2023 ਤੱਕ।

ਸਿਖਲਾਈਆਂ ਕਿੰਨੀਆਂ ਲੰਬੀਆਂ ਹੁੰਦੀਆਂ ਹਨ?

ਜਨਵਰੀ ਪ੍ਰੋਗਰਾਮ 1: 9 ਦਿਨ ਦੇ ਪ੍ਰੋਗਰਾਮ ਵਾਸਤੇ 40 ਮਿੰਟ ਦੀ ਸਿਖਲਾਈ। 5 ਜਨਵਰੀ ਦਾ ਪ੍ਰੋਗਰਾਮ: 5 ਦਿਨਾਂ ਦੇ ਪ੍ਰੋਗਰਾਮ ਵਾਸਤੇ 35 ਮਿੰਟ ਦੀ ਸਿਖਲਾਈ। ਜਨਵਰੀ ਪ੍ਰੋਗਰਾਮ 2: 8 ਦਿਨ ਦੇ ਪ੍ਰੋਗਰਾਮ ਵਾਸਤੇ 45 ਮਿੰਟ ਦੀ ਸਿਖਲਾਈ।

ਜਨਵਰੀ ਦੀਆਂ ਸਿਖਲਾਈਆਂ ਵਾਸਤੇ ਦਾਖਲੇ ਕਦੋਂ ਬੰਦ ਹੁੰਦੇ ਹਨ?

ਜਨਵਰੀ ਪ੍ਰੋਗਰਾਮ 1: ਐਤਵਾਰ 6 ਨਵੰਬਰ 2022  
5 ਜਨਵਰੀ ਦਾ ਪ੍ਰੋਗਰਾਮ: ਐਤਵਾਰ 6 ਨਵੰਬਰ 2022  
ਜਨਵਰੀ ਪ੍ਰੋਗਰਾਮ 2: ਐਤਵਾਰ 13 ਨਵੰਬਰ 2022

## ਦਿਹਾਤੀ ਜਲਦੀ ਸ਼ੁਰੂ ਹੋਣ ਵਾਲਾ (ਕੰਟਰੀ ਅਰਲੀ ਸਟਾਰਟ)

ਸਿਖਲਾਈਆਂ ਕਦੋਂ ਹੁੰਦੀਆਂ ਹਨ?

ਸ਼ੁੱਕਰਵਾਰ 16 ਦਸੰਬਰ ਤੋਂ ਸ਼ੁੱਕਰਵਾਰ 23 ਦਸੰਬਰ 2022\*

\* ਇਸ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਣ ਵਾਲੀਆਂ ਸਿਖਲਾਈਆਂ ਵੀ ਸ਼ਾਮਲ ਹਨ

ਸਿਖਲਾਈਆਂ ਕਿੰਨੀਆਂ ਲੰਬੀਆਂ ਹੁੰਦੀਆਂ ਹਨ?

8 ਦਿਨ ਦੇ ਪ੍ਰੋਗਰਾਮ ਵਾਸਤੇ 45 ਮਿੰਟ ਦੀ ਸਿਖਲਾਈ।

ਦਾਖਲੇ ਕਦੋਂ ਬੰਦ ਹੁੰਦੇ ਹਨ?

ਐਤਵਾਰ 30 ਅਕਤੂਬਰ 2022।